

ਜਾਨਾਂ ਬਚਾਉਣ ਲਈ ਸੂਬੇ ਭਰ ਵਿੱਚ ਨਵੇਂ ਲਾਜ਼ਮੀ ਸੂਬਾਈ ਉਪਾਅ

ਦਸੰਬਰ 08, 2020 ਮੀਡੀਆ ਪੁੱਛਗਿੱਛ

ਜਾਨਾਂ ਬਚਾਉਣ ਲਈ ਸੂਬੇ ਭਰ ਵਿੱਚ ਸਿਹਤ ਦੇ ਨਵੇਂ ਲਾਜ਼ਮੀ ਉਪਾਅ ਤੁਰੰਤ ਲਾਗੂ ਕੀਤੇ ਜਾਂਦੇ ਹਨ।

ਸਿਹਤ ਦੇ ਬਚਾਅ ਲਈ ਵਧਾਏ ਉਪਾਅ ਸੂਬੇ ਭਰ ਵਿੱਚ ਲਾਗੂ ਹੋਣਗੇ।

ਸਾਰੇ ਅਲਬਰਟਾ ਵਾਸੀਆਂ, ਕਾਰੋਬਾਰਾਂ, ਸੰਗਠਨਾਂ ਅਤੇ ਸੇਵਾ ਪ੍ਰਦਾਨ ਕਰਤਾਵਾਂ ਨੂੰ ਸਿਹਤ ਦੇ ਸਾਰੇ ਨਵੇਂ ਉਪਾਵਾਂ ਦੀ ਪਾਲਣਾ ਕਰਨ ਲਾਜ਼ਮੀ ਹੈ। ਇਹ ਪਾਬੰਦੀਆਂ ਘੱਟੋ ਘੱਟ ਚਾਰ ਹਫ਼ਤਿਆਂ ਲਈ ਲਾਗੂ ਰਹਿਣਗੀਆਂ।

“ਅਲਬਰਟਾ ਨੇ ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਜਾਨਾਂ ਅਤੇ ਜੀਵਕਾਵਾਂ, ਦੇਵਾਂ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇ ਅਸੀਂ ਫੈਰਨ ਕਾਰਵਾਈ ਨਹੀਂ ਕਰਦੇ ਤਾਂ, ਕੋਵਿਡ -19 ਕਾਰਣ ਹਸਪਤਾਲਾਂ ਵਿੱਚ ਮਰੀਜ਼ਾਂ ਦਾ ਤਾਜ਼ਾ ਭਾਰੀ ਵਾਧਾ, ਸਾਡੀ ਸਿਹਤ-ਸੰਭਾਲ ਪ੍ਰਣਾਲੀ ਅਤੇ ਬਹੁਤ ਸਾਰੇ ਕਮਜ਼ੋਰ ਅਲਬਰਟਾ ਵਾਸੀਆਂ ਦੀ ਜਾਨ ਨੂੰ ਖ਼ਤਰੇ ਵਿੱਚ ਪਾ ਦੇਵੇਗਾ। 2021 ਦੇ ਸ਼ੁਰੂ ਵਿੱਚ ਇੱਕ ਬਚਾਅ ਵਾਲਾ ਟੀਕਾ ਦੇਣ ਦੇ ਵਾਅਦੇ ਨਾਲ, ਅਸੀਂ ਇਸ ਭਿਆਨਕ ਸਮੇਂ ਦਾ ਅੰਤ ਦੇਖ ਸਕਦੇ ਹਾਂ, ਪਰ ਸਾਰੇ ਅਲਬਰਟਾ ਵਾਸੀਆਂ ਨੂੰ, ਇਸ ਨੂੰ ਹਮੇਸ਼ਾਂ ਨਾਲੋਂ ਜ਼ਿਆਦਾ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਤੇ ਜਦੋਂ ਵੀ ਸੰਭਵ ਹੋਵੇ ਘਰ ਰਹੇ ਅਤੇ ਇਨ੍ਹਾਂ ਨਵੇਂ ਉਪਾਵਾਂ ਦੀ ਪਾਲਣਾ ਕਰੋ।”

ਜੇਸਨ ਕੈਨੀ, ਪ੍ਰੀਮੀਅਰ

“ਅਲਬਰਟਾ ਦੇ ਮਾਮਲਿਆਂ ਦੀ ਗਿਣਤੀ ਅਤੇ ਹਸਪਤਾਲ ਵਿੱਚ ਮਰੀਜ਼ਾਂ ਦੇ ਦਾਖਲੇ ਉਸ ਬਿੰਦੂ ਤੇ ਪਹੁੰਚ ਗਏ ਹਨ ਜਿੱਥੇ ਸਾਨੂੰ ਸਾਡੀ ਸਿਹਤ ਪ੍ਰਣਾਲੀ ਦੀ ਸਮਰੱਥਾ ਨੂੰ ਬਚਾਉਣ ਲਈ ਸਖ਼ਤ ਕਦਮ ਚੁੱਕਣੇ ਪੈਣੇ ਹਨ। ਇਹ ਨਵੇਂ ਲਾਜ਼ਮੀ ਸਿਹਤ ਉਪਾਅ ਜੋ ਅਸੀਂ ਲਾਗੂ ਕੀਤੇ ਹਨ, ਹੁਣ ਤਕ ਦੇ ਸਭ ਤੋਂ ਸਖ਼ਤ ਉਪਾਅ ਹਨ, ਪਰ ਇਹ ਸਾਡੇ ਸੂਬੇ ਦੇ ਭਵਿੱਖ ਲਈ ਅਤਿਅੰਤ ਜ਼ਰੂਰੀ ਹਨ।”

ਟਾਈਲਰ ਸੈਂਡਰੇ, ਸਿਹਤ ਮੰਤਰੀ

ਇਹ ਲਾਜ਼ਮੀ ਉਪਾਅ ਕੋਵਿਡ - 19 ਦੇ ਫੈਲਾਅ ਨੂੰ ਠੱਲ ਪਾਉਣ ਵਿੱਚ ਸਾਡੀ ਮਦਦ ਕਰਨਗੇ। ਇਸ ਲਈ ਵਿਅਕਤੀਗਤ ਕੁਰਬਾਨੀਆਂ ਦੀ ਲੋੜ ਪਵੇਗੀ, ਜੋ ਸਾਡੇ ਸੂਬੇ ਦੀ ਰੱਖਿਆ ਲਈ ਜ਼ਰੂਰੀ ਹਨ। ਇਹ ਕਿਸੇ ਇੱਕ ਵਿਅਕਤੀ ਬਾਰੇ ਨਹੀਂ ਹੈ, ਇਹ ਉਹ ਕਰਨ ਦੇ ਬਾਰੇ ਹੈ ਜੋ ਅਸੀਂ ਆਪਣੇ ਪਿਆਰਿਆਂ, ਸਹਿਕਰਮੀਆਂ, ਗੁਆਂਢੀਆਂ ਅਤੇ ਇਥੋਂ ਤਕ ਕਿ ਅਜਨਬੀਆਂ ਨੂੰ ਬਚਾਉਣ ਅਤੇ ਸੰਭਾਲਣ ਲਈ ਕਰ ਸਕਦੇ ਹਾਂ। ਜਨਤਕ ਸਿਹਤ ਦੇ ਇਨ੍ਹਾਂ ਉਪਾਵਾਂ ਦਾ ਪਾਲਣਾ ਕਰਦੇ ਹੋਏ, ਅਸੀਂ ਅਲਬਰਟਾ ਵਾਸੀ ਇੱਕ ਦੂਜੇ ਦੀ ਦੇਖਭਾਲ ਅਤੇ ਬਚਾਅ ਕਰਦੇ ਹਾਂ।”

ਡਾ. ਡੀਨਾ ਹਿੰਸਾ, ਸਿਹਤ ਦੇ ਮੁੱਖ ਮੈਡੀਕਲ ਅਫਸਰ

ਮਲਟੀਮੀਡੀਆ

ਖ਼ਬਰਾਂ ਦੀ ਕਾਨਫਰੰਸ ਵੇਖੋ

ਮੀਡੀਆ ਪੁੱਛਗਿੱਛ

ਕ੍ਰਿਸਟੀਨ ਮਯਾਤ

780-446-2179

ਸੰਚਾਰ ਦੇ ਡਿਪਟੀ

ਡਾਇਰੈਕਟਰ / ਪ੍ਰੈਸ ਸਕੱਤਰ,

ਪ੍ਰੀਮੀਅਰ ਦਫਤਰ

ਨਵੇਂ ਲਾਜ਼ਮੀ ਉਪਾਵਾਂ ਵਿਚ, ਸਮਾਜਿਕ ਇਕੱਠਾਂ ਅਤੇ ਲਾਜ਼ਮੀ ਮਖੌਟਾ (ਮਾਸਕ) ਪਹਿਨਣਾ 8 ਦਸੰਬਰ ਨੂੰ ਲਾਗੂ ਹੁੰਦੇ ਹਨ। ਹੋਰ ਸਾਰੇ 13 ਦਸੰਬਰ ਨੂੰ 12:01 ਵਜੇ ਲਾਗੂ ਹੋ ਜਾਣਗੇ।

ਸਮਾਜਿਕ ਇਕੱਠ - ਤੁਰੰਤ

- ਇਮਾਰਤ ਦੇ ਅੰਦਰ ਜਾਂ ਬਾਹਰ ਹੁੰਦੇ ਸਾਰੇ ਸਮਾਜਿਕ ਇਕੱਠ - ਜਨਤਕ ਅਤੇ ਨਿਜੀ - ਵਰਜਿਤ ਹਨ.
- ਨਜ਼ਦੀਕੀ ਸੰਪਰਕ ਸਿਰਫ ਘਰੇਲੂ ਮੈਂਬਰਾਂ ਤੱਕ ਸੀਮਿਤ ਹਨ।
 - ਇਕੱਲੇ ਰਹਿੰਦੇ ਵਿਅਕਤੀਆਂ ਨੂੰ ਵਿਅਕਤੀਗਤ ਤੌਰ 'ਤੇ ਆਉਣ ਵਾਲੇ ਦੇ ਨਜ਼ਦੀਕੀ ਸੰਪਰਕਾਂ ਤੱਕ ਪਹੁੰਚ ਦੀ ਇਜਾਜ਼ਤ ਹੋਵੇਗੀ, ਤੇ ਪਾਬੰਦੀ ਦੀ ਮਿਆਦ ਦੌਰਾਨ ਉਹ ਦੇ ਵਿਅਕਤੀ ਉਹੋ ਹੀ ਰਹਿਣਗੇ।
- ਤਿਉਹਾਰ, ਪਰੇਡ, ਸਮਾਗਮ, ਸਮਾਰੋਹ, ਪ੍ਰਦਰਸ਼ਨੀਆਂ, ਮੁਕਾਬਲੇ, ਖੇਡਾਂ ਅਤੇ ਪ੍ਰਦਰਸ਼ਨ ਵਰਜਿਤ ਹਨ।

ਮਖੌਟਾ (ਮਾਸਕ) ਪਹਿਨਣਾ - ਤੁਰੰਤ

- ਇਮਾਰਤ ਦੇ ਅੰਦਰ ਮਖੌਟਾ (ਮਾਸਕ) ਪਹਿਨਣ ਦੀ ਲੋੜ ਨੂੰ ਸੂਬੇ ਭਰ ਵਿੱਚ ਵਧਾਇਆ ਜਾਵੇਗਾ।
- ਜਨਤਕ ਥਾਵਾਂ ਵਿੱਚ ਉਹ ਸਥਾਨ ਸ਼ਾਮਲ ਹਨ, ਜਿੱਥੇ ਕੋਈ ਕਾਰੋਬਾਰ ਜਾਂ ਇਕਾਈ ਦਾ ਸੰਚਾਲਨ ਹੁੰਦਾ ਹੈ ਅਤੇ ਇਹ ਕਰਮਚਾਰੀਆਂ, ਮਿਲਣ ਆਉਣ ਵਾਲੇ ਤੇ ਆਮ ਲੋਕਾਂ ਤੇ ਲਾਗੂ ਹੁੰਦਾ ਹੈ।
- ਘਰ ਤੋਂ ਬਾਹਰ, ਇਮਾਰਤ ਦੇ ਅੰਦਰ ਕੰਮ ਕਰਨ ਵਾਲੀਆਂ ਥਾਵਾਂ ਅਤੇ ਸਹੂਲਤਾਂ ਤੇ ਲਾਗੂ ਹੁੰਦਾ ਹੈ।
- ਖੇਤ ਦੇ ਕੰਮ ਨੂੰ ਮੁਆਫੀ ਦਿੱਤੀ ਗਈ ਹੈ।
- ਨਿਰੋਲ ਨਿਜੀ ਨਿਵਾਸ ਦੇ ਉਦੇਸ਼ਾਂ ਲਈ ਕਿਰਾਏ 'ਤੇ ਰਹਿਣ ਵਾਲੀਆਂ ਸਹੂਲਤਾਂ ਨੂੰ ਮੁਆਫੀ ਦਿੱਤੀ ਗਈ ਹੈ।

ਪੂਜਾ ਦੇ ਸਥਾਨ - 13 ਦਸੰਬਰ, ਸਵੇਰੇ 12:01 ਵਜੇ ਤੋਂ ਸ਼ੁਰੂ,

- ਪੂਜਾ ਦੇ ਸਾਰੇ ਸਥਾਨ ਵਿਅਕਤੀਗਤ ਹਾਜ਼ਰੀ ਲਈ ਫਾਇਰ ਕੋਡ ਦੇ 15 ਪ੍ਰਤੀਸ਼ਤ ਤੱਕ ਸੀਮਤ ਹੋਣਗੇ।
- ਐਨਲਾਈਨ ਸੇਵਾਵਾਂ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ।
- ਡ੍ਰਾਇਵ-ਇਨ ਸੇਵਾਵਾਂ ਜਿਥੇ ਵਿਅਕਤੀ ਆਪਣੇ ਵਾਹਨ ਵਿੱਚੋਂ ਬਾਹਰ ਨਹੀਂ ਆਉਂਦੇ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹਨ, ਉਹਨਾਂ ਸੇਵਾਵਾਂ ਤੇ ਸਮਰੱਥਾ ਪਾਬੰਦੀਆਂ ਲਾਗੂ ਨਹੀਂ ਹਨ।
- ਲਾਜ਼ਮੀ ਮਾਸਕ ਪਹਿਨਣ ਦਾ ਫਤਵਾ, ਸਰੀਰਕ ਦੂਰੀ ਬਣਾ ਕੇ ਰੱਖਣੀ ਅਤੇ ਹੋਰ ਦਿਸ਼ਾ ਨਿਰਦੇਸ਼ ਲਾਗੂ ਹਨ।

ਦੁਕਾਨਾਂ - 13 ਦਸੰਬਰ, ਸਵੇਰੇ 12: 01 ਵਜੇ ਤੋਂ ਸ਼ੁਰੂ

- ਦੁਕਾਨਾਂ ਵਿੱਚ ਗ੍ਰਾਹਕਾਂ ਦੀ ਸਮਰੱਥਾ ਸੀਮਾ 15 ਪ੍ਰਤੀਸ਼ਤ ਹੈ, ਪਰ ਜੇ 15 ਪ੍ਰਤੀਸ਼ਤ ਗਿਣਤੀ ਪੰਜ ਗਾਹਕਾਂ ਤੋਂ ਘੱਟ ਬੱਝਦੀ ਹੈ, ਤਾਂ ਵੀ ਉਨ੍ਹਾਂ ਨੂੰ ਇਕ ਸਮੇਂ ਸਟੋਰ ਵਿਚ ਪੰਜ ਗਾਹਕ ਹੋਣ ਦੀ ਆਗਿਆ ਹੈ
- ਦਰਵਾਜ਼ੇ ਦੇ ਬਾਹਰੋਂ ਸਾਮਾਨ ਚੁੱਕਣਾ, ਘਰ ਪਹੁੰਚ ਕਰਨੀ ਅਤੇ ਔਨਲਾਈਨ ਸੇਵਾਵਾਂ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ।
- ਸ਼ਾਪਿੰਗ ਮਾਲ ਫਾਇਰ ਕੋਡ ਦੀ ਹਾਜ਼ਰੀ ਦੇ 15 ਪ੍ਰਤੀਸ਼ਤ ਤੱਕ ਸੀਮਿਤ ਹੋਣਗੇ।

ਬੰਦ - 13 ਦਸੰਬਰ ਸਵੇਰੇ 12: 01 ਵਜੇ ਤੋਂ ਸ਼ੁਰੂ

- ਰੈਸਟੋਰੈਂਟਾਂ, ਪੱਬਾਂ, ਬਾਰਾਂ, ਆਰਾਮ ਘਰਾਂ ਅਤੇ ਕੈਫੇ ਨੂੰ ਵਿਅਕਤੀਗਤ ਸੇਵਾ ਲਈ ਬੰਦ ਰਹਿਣਗੇ।
- ਸਿਰਫ ਟੇਕ ਆਊਟ (ਨਾਲ ਲੈ ਕੇ ਜਾਣਾ) , ਦਰਵਾਜ਼ੇ ਦੇ ਬਾਹਰੋਂ ਸਾਮਾਨ ਚੁੱਕਣਾ, ਡਿਲਿਵਰੀ (ਘਰ ਪਹੁੰਚਾਉਣ) ਦੀ ਆਗਿਆ ਹੈ।
- ਕੈਸੀਨੋ, ਬਿੰਗੋ ਹਾਲ, ਗੇਮਿੰਗ ਮਨੋਰੰਜਨ ਕੇਂਦਰ, ਰੇਸਿੰਗ ਮਨੋਰੰਜਨ ਕੇਂਦਰ, ਘੋੜੇ ਦੀਆਂ ਪਟੜੀਆਂ, ਦੌੜ ਦੇ ਰਸਤੇ, ਬਾਊਲਿੰਗ ਐਲੀ, ਪੂਲ ਹਾਲ, ਸੈਨਾ ਦੇ ਮਨੋਰੰਜਨ ਸਥਾਨ ਅਤੇ ਪ੍ਰਾਈਵੇਟ ਕਲੱਬ ਬੰਦ ਹੋਣਗੇ।
- ਮਨੋਰੰਜਨ ਸਹੂਲਤਾਂ - ਤੰਦਰੁਸਤੀ ਕੇਂਦਰ, ਮਨੋਰੰਜਨ ਕੇਂਦਰ, ਤਲਾਅ, ਸਪਾ, ਜਿੰਮ, ਸਟੂਡੀਓ, ਦਿਨ ਅਤੇ ਰਾਤ ਦੇ ਕੈਂਪ, ਇਨਡੋਰ ਰਿਕਸ ਅਤੇ ਅਖਾੜੇ - ਬੰਦ ਰਹਿਣਗੇ
- ਬਾਹਰੀ ਮਨੋਰੰਜਨ ਦੀ ਇਜਾਜ਼ਤ ਹੈ, ਪਰ ਪਖਾਨਿਆਂ ਨੂੰ ਛੱਡ ਕੇ ਅੰਦਰੂਨੀ ਜਗ੍ਹਾ ਵਾਲੀਆਂ ਸਹੂਲਤਾਂ ਬੰਦ ਹੋਣਗੀਆਂ।
- ਮਨੋਰੰਜਨ ਵਾਲੇ ਕਾਰੋਬਾਰ ਅਤੇ ਇਕਾਈਆਂ - ਲਾਇਬ੍ਰੇਰੀਆਂ, ਵਿਗਿਆਨ ਕੇਂਦਰ, ਦੁਭਾਸ਼ੀ ਕੇਂਦਰ, ਅਜਾਇਬ ਘਰ, ਗੈਲਰੀਆਂ, ਮਨੋਰੰਜਨ ਪਾਰਕ ਅਤੇ ਪਾਣੀ ਵਾਲੇ ਪਾਰਕ - ਬੰਦ ਰਹਿਣਗੇ।
- ਹੋਟਲ ਖੁੱਲ੍ਹੇ ਰਹਿ ਸਕਦੇ ਹਨ ਪਰ ਪਾਬੰਦੀਆਂ ਦਾ ਪਾਲਣ ਕਰਨਾ ਲਾਜ਼ਮੀ ਹੈ - ਕੋਈ ਸਪਾ, ਤਲਾਅ ਜਾਂ ਬੈਠ ਕੇ ਖਾਣ ਦੀ ਸੇਵਾ ਨਹੀਂ। ਸਿਰਫ ਕਮਰਿਆਂ ਦੀਆਂ ਸੇਵਾਵਾਂ।
- ਵਿਅਕਤੀਗਤ ਅਤੇ ਤੰਦਰੁਸਤੀ ਸੇਵਾਵਾਂ, ਵਾਲ ਸਲੂਨ, ਨਹੁੰ ਸੈਲੂਨ, ਮਸਾਜ, ਟੈਟੂ, ਅਤੇ ਵਿੰਨ੍ਹਣ ਸੇਵਾਵਾਂ ਬੰਦ ਰਹਿਣਗੀਆਂ।
- ਸਿਹਤ ਸੇਵਾਵਾਂ, ਜਿਸ ਵਿੱਚ ਫਿਜ਼ੀਓਥੈਰੇਪੀ ਜਾਂ ਐਕੂਪੰਕਚਰ, ਸਮਾਜਿਕ ਜਾਂ ਸੁਰੱਖਿਆ ਸੇਵਾਵਾਂ, ਕਮਜ਼ੋਰ ਵਿਅਕਤੀਆਂ ਲਈ ਪਨਾਹਗਾਹਾਂ, ਐਮਰਜੈਂਸੀ ਸੇਵਾਵਾਂ, ਬੱਚਿਆਂ ਦੀ ਦੇਖਭਾਲ, ਅਤੇ ਮੁਨਾਫਾ-ਰਹਿਤ ਸਾਂਝੀਆਂ ਰਸੋਈਆਂ ਜਾਂ ਚੈਰੀਟੇਬਲ ਰਸੋਈ ਆਮ ਲੋਕਾਂ ਦੀ ਹਾਜ਼ਰੀ ਲਈ ਖੁੱਲ੍ਹੇ ਰਹਿਣਗੇ।

ਘਰ ਤੋਂ ਕੰਮ - 13 ਦਸੰਬਰ, ਸਵੇਰੇ 12: 01 ਵਜੇ ਤੋਂ ਸ਼ੁਰੂ

- ਕੰਮ ਘਰ ਤੋਂ ਕਰਨ ਦਾ ਉਪਾਅ ਲਾਗੂ ਹੋਵੇਗਾ ਜਦੋਂ ਤਕ ਮਾਲਕ ਇਹ ਨਿਰਧਾਰਤ ਨਹੀਂ ਕਰਦਾ ਕਿ ਕੰਮ ਦੀ ਪ੍ਰਭਾਵੀ ਕਾਰਜਸ਼ੀਲਤਾ ਲਈ ਸਰੀਰਕ ਮੌਜੂਦਗੀ ਦੀ ਲੋੜ ਹੈ।

ਬੰਦ -27 ਨਵੰਬਰ ਤੋਂ ਚਲੇ ਆ ਰਹੇ

- ਮਨੋਰੰਜਨ ਕਾਰੋਬਾਰ ਅਤੇ ਇਕਾਈਆਂ - ਕਮਿਊਨਿਟੀ ਹਾਲ ਅਤੇ ਸੈਂਟਰ, ਇਮਾਰਤ ਦੇ ਅੰਦਰ ਬੱਚਿਆਂ ਦੇ ਖੇਡ ਕੇਂਦਰ ਅਤੇ ਖੇਡ ਦੇ ਮੈਦਾਨ, ਥੀਏਟਰ, ਆਡੀਟੋਰੀਅਮ, ਸਮਾਰੋਹ ਹਾਲ, ਅਤੇ ਕਮਿਊਨਿਟੀ ਥੀਏਟਰ, ਰਾਤ ਦੇ ਕਲੱਬ, ਬੈਂਕੁਟ ਹਾਲ ਅਤੇ ਕਾਨਫਰੰਸ ਸੈਂਟਰ, ਇਮਾਰਤ ਦੇ ਅੰਦਰ ਤੇ ਬਾਹਰ ਦੇ ਤਿਉਹਾਰ, ਡ੍ਰਾਇਵ-ਇਨ ਇਵੈਂਟ ਦੀ ਛੇਟ ਤੋਂ ਬਿਨਾਂ ਸਾਰੇ ਸੰਗੀਤ ਸਮਾਰੋਹ, ਟ੍ਰੇਡਸ਼ੋ ਅਤੇ ਖੇਡ ਪ੍ਰੋਗਰਾਮਾਂ ਜਾਂ ਮੁਕਾਬਲੇ, ਬੰਦ ਰਹਿਣਗੇ।